

Week beginning: 13 April 2015

Welcome back!

We hope you all had a lovely relaxing break and are now ready for the summer term! We would like to welcome Miss S Sidhu, who is a Teaching Assistant in Year 5, in place of Mrs D Dhillon. Mrs D Dhillon left at the end of last term. We would like to thank Mrs Dhillon for all her hard work and commitment to Khalsa Primary School.

Vaisakhi Southall Nagar Kirtan

We would like to thank all children, parents and staff for supporting us in the Vaisakhi Nagar Kirtan on Sunday 12th April. The children and parents led the shabads all by themselves. We are very proud of them.



Vaisakhi celebrations

On Friday 1st May 2015 we will be celebrating Vaisakhi at school. The programme will be displayed shortly.

As it will be 'non-uniform day', children will be allowed to wear their own clothes. If you would like to contribute towards the Gurmurab, please give your donations to the school office. If you would like to contribute flowers, for decorations, please select blue or orange flowers. Flowers will need to be in school on the Thursday afternoon, 30th April.

On the day there will be a special lunch for the children. We will also be doing Nishaan Sahib Seva, and would be grateful for volunteers.

We would really appreciate it if you could make every effort to come to the programme and ensure that your child takes part in this important celebration.

Dropping off children

For the safety of your child, it is a requirement that all children are accompanied by parents/carers to the school grounds. Please remain with your child until staff are in the playground to collect the class. **Please do not drop your child off at the pedestrian gates.**

Change of Contact Details

It is essential the school has up to date information regarding children in case of an emergency. If there are any changes to your home address or contact details please notify the school office immediately. It is a mandatory requirement that you provide the school with correct details for our records. Any change of details thereafter, it is parents' responsibility to contact the school office to update information.



School Lunch Menu

The school lunch menu has been changed by Harrisons. Please see the updated menu by the Harrison's money box and the school website. You can also collect a copy from the information rack. Please note we are on Week 3 of school lunches this week.

ATTENDANCE

Well done to **Guru Arjan Dev Ji's Class** for achieving best attendance for week ending **27/03/2015**.



GOLDEN RULES

This week's Golden Rule is 'Working hard.' Children who were awarded for **Remembering God** for week ending **27/03/2015**:

Year 5:

Guru Har Krishan Sahib Ji - Bhavandeep
Guru Har Rai Sahib Ji - Diya

Year 4:

Guru Hargobind Sahib Ji - Harveen
Guru Arjan Dev Ji - Sunveen

Year 3:

Guru Ram Das Ji - Roop
Guru Amar Das Ji - Amandeep

Year 2:

Guru Nanak Dev Ji - Jhosh
Guru Angad Dev Ji - Ishdeep

Year 1:

Sahibzada Ajit Singh Ji - Gian
Sahibzada Jujhar Singh Ji - Mehakpreet

Reception:

Sahibzada Fateh Singh Ji - Harshvin
Sahibzada Zorawar Singh Ji - Urmeet



Thought of the week

"I am a sacrifice to the Guru, who recites the sermon of the Lord's Teachings."

Guru Gobind Singh Ji

Dates for your diary



Date	Event
Tuesday 14th April	Children return back to school
Wednesday 15th April	School Nurse Drop in session
Friday 1st May	Vaisakhi Assembly & Nishaan Sahib Seva
Monday 4th May	May Day (no school)
w/c Monday 11th May	Book Fair Week
w/c Monday 11th May	Yr 2 SATs Week
Friday 15th May	Yr 3 - Guru Amar Das Ji (Ms Kerr) Class Assembly
Friday 22nd May	Reception - Class Assembly
Monday 25th May to Friday 29th May	Half term

ਵਾਪਸੀ ਮੁਬਾਰਕ!

ਅਸੀਂ ਉਮੀਦ ਕਰਦੇ ਹਾਂ ਕਿ ਆਪ ਜੀ ਦੀਆਂ ਛੁਟੀਆਂ ਅਨੰਦਦਾਇਕ ਰਹੀਆਂ ਹੋਣਗੀਆਂ ਅਤੇ ਹੁਣ ਤੁਸੀਂ ਗਰਮੀਆਂ ਦੀ ਟਰਮ ਲਈ ਤਿਆਰ ਹੋ। ਅਸੀਂ ਮਿਸ ਸਿੱਧੂ ਜਿਹੜੇ ਕਿ ਪੰਜਵੀਂ ਜਮਾਤ ਵਿਚ ਟੀਚਿੰਗ ਅਸਿਸਟੈਂਟ ਹਨ ਦਾ ਸਵਾਗਤ ਕਰਦੇ ਹਾਂ। ਉਹ ਮਿਸਿਜ਼ ਢਿਲੋਂ ਦੀ ਥਾਂ ਲੈਣਗੇ, ਜਿਹੜੇ ਕਿ ਪਿਛਲੀ ਟਰਮ ਦੇ ਅਖੀਰ ਵਿਚ ਛੱਡ ਗਏ ਸਨ। ਅਸੀਂ ਮਿਸਿਜ਼ ਢਿਲੋਂ ਦੀ ਸਖ਼ਤ ਮਿਹਨਤ ਅਤੇ ਖਾਲਸਾ ਪ੍ਰਾਇਮਰੀ ਸਕੂਲ ਨੂੰ ਉਨ੍ਹਾਂ ਦੀ ਦੇਣ ਲਈ ਧਨਵਾਦੀ ਹਾਂ।

ਵਿਸਾਖੀ ਸਾਊਥਾਲ ਨਗਰ ਕੀਰਤਨ

ਇਸ ਸਾਲ ਵਿਸਾਖੀ ਸੰਬੰਧੀ ਸਾਊਥਾਲ ਵਿਚ ੧੨ ਅਪਰੈਲ ਨੂੰ ਹੋਏ ਨਗਰ ਕੀਰਤਨ ਵਿਚ ਭਾਗ ਲੈਣ ਵਾਲੇ ਸਾਰੇ ਬੱਚਿਆਂ, ਮਾਪਿਆਂ ਅਤੇ ਸਟਾਫ਼ ਦਾ ਅਸੀਂ ਧਨਵਾਦ ਕਰਦੇ ਹਾਂ ਕਿ ਆਪ ਜੀ ਨੇ ਸਾਡੇ ਨਾਲ ਸਕੂਲ ਦੀ ਪ੍ਰਤੀਨਿਧਤਾ ਕਰਕੇ ਸਾਡਾ ਸਾਥ ਦਿੱਤਾ। ਸਾਰੇ ਬੱਚਿਆਂ ਅਤੇ ਮਾਪਿਆਂ ਨੇ ਰਲ ਕੇ ਆਪਣੇ ਆਪ ਸਬਦ ਗਾਇਣ ਕੀਤਾ। ਸਾਨੂੰ ਇਨ੍ਹਾਂ ਸਭ ਤੇ ਮਾਣ ਹੈ।



ਵਿਸਾਖੀ ਦੇ ਸਮਾਗਮ

ਸ਼ੁਕਰਵਾਰ ੧ ਮਈ ਨੂੰ ਅਸੀਂ ਸਕੂਲ ਵਿਚ ਵਿਸਾਖੀ ਦੇ ਸਮਾਗਮ ਮਨਾਵਾਂਗੇ। ਵਿਸਾਖੀ ਨਾਲ ਸੰਬੰਧਤ ਸਾਰੇ ਸਮਾਗਮਾਂ ਦੀ ਰੂਪ ਰੇਖਾ ਦਿੱਤੀ ਜਾਵੇਗੀ। ਇਹ ਗ਼ੈਰ ਵਰਦੀ ਦਾ ਦਿਨ ਹੋਵੇਗਾ ਅਤੇ ਬੱਚਿਆਂ ਨੂੰ ਆਪਣੇ ਰਵਾਇਤੀ ਪਹਿਰਾਵੇ ਪਹਿਨਣ ਦੀ ਆਗਿਆ ਹੋਵੇਗੀ। ਇਸ ਗੁਰਪੁਰਬ ਲਈ ਧਨ ਦੀ ਸੇਵਾ ਕਰਨ ਦੇ ਇਛੁਕ ਮਾਪੇ ਸਕੂਲ ਦਫ਼ਤਰ ਵਿਚ ਭੇਟਾ ਦੇਣਾ ਜੀ। ਜੇਕਰ ਆਪ ਜੀ ਫੁੱਲਾਂ ਦੀ ਸੇਵਾ ਕਰਨਾ ਚਾਹੁੰਦੇ ਹੋ ਤਾਂ ਕੇਸਰੀ ਅਤੇ ਨੀਲੇ ਫੁੱਲਾਂ ਦੀ ਚੋਣ ਕਰਨ ਦੀ ਕਿਰਪਾ ਕਰਨੀ ਜੀ। ਫੁੱਲ ਵੀਰਵਾਰ ੩੦ ਅਪਰੈਲ ਦੀ ਦੁਪਿਹਰ ਨੂੰ ਸਕੂਲ ਵਿਚ ਆ ਜਾਣੇ ਚਾਹੀਦੇ ਹਨ। ਇਸ ਦਿਨ ਬੱਚਿਆਂ ਲਈ ਵਿਸ਼ੇਸ਼ ਭੋਜਨ ਹੋਵੇਗਾ। ਅਸੀਂ ਨਿਸ਼ਾਨ ਸਾਹਿਬ ਦੀ ਸੇਵਾ ਵੀ ਕਰਾਂਗੇ ਅਤੇ ਸੇਵਾਦਾਰਾਂ ਦੇ ਵੀ ਧਨਵਾਦੀ ਹੋਵਾਂਗੇ। ਜੇਕਰ ਆਪ ਜੀ ਇਸ ਮਹਤਵਪੂਰਨ ਮੌਕੇ ਆਉਂਗੇ ਅਤੇ ਆਪਣੇ ਬੱਚਿਆਂ ਦੀ ਹਾਜ਼ਰੀ ਵੀ ਯਕੀਨੀ ਬਣਾਉਂਗੇ ਤਾਂ ਅਸੀਂ ਬੜੇ ਪ੍ਰਸੰਨ ਹੋਵਾਂਗੇ।

ਇਸ ਹਫ਼ਤੇ ਦਾ ਵਿਚਾਰ

“ਉਸ ਗੁਰੂ ਨੂੰ ਮੇਰਾ ਸੀਸ ਭੇਟ ਹੈ, ਜਿਹੜਾ ਪਰਮਾਤਮਾ ਦੀਆਂ ਸਿਖਿਆਵਾਂ ਮੇਰੇ ਤੱਕ ਪਹੁੰਚਾਉਂਦਾ ਹੈ।
ਗੁਰੂ ਗੋਬਿੰਦ ਸਿੰਘ ਜੀ

ਡਾਇਰੀ ਲਈ ਤਾਰੀਖਾਂ

ਤਾਰੀਖ	ਵਿਸ਼ੇਸ਼ ਮੌਕਾ
ਮੰਗਲਵਾਰ ੧੪ ਅਪਰੈਲ	ਬੱਚਿਆਂ ਦੀ ਸਕੂਲ ਵਾਪਸੀ
ਬੁੱਧਵਾਰ ੧੫ ਅਪਰੈਲ	ਸਕੂਲ ਨਰਸ ਦੀ ਫੇਰੀ
ਸੋਮਵਾਰ ੦੪ ਮਈ ੨੦੧੫	ਮਈ ਦਿਨ ਦੀ ਛੁੱਟੀ
ਸੋਮਵਾਰ ੧੧ ਮਈ ਦਾ ਹਫ਼ਤਾ	ਪੁਸਤਕ ਮੇਲਾ ਦਿਨ
ਸ਼ੁਕਰਵਾਰ ੧੫ ਮਈ ੨੦੧੫	੩ਜੀ ਜਮਾਤ - ਗੁਰੂ ਅਮਰਦਾਸ ਜੀ ਮਿਸ ਕੈਰ ਦੀ ਜਮਾਤੀ ਸਭਾ
ਸ਼ੁਕਰਵਾਰ ੨੨ ਮਈ ੨੦੧੫	ਰਿਸੈਪਸ਼ਨ- ਜਮਾਤੀ ਸਭਾ
ਸੋਮਵਾਰ ੨੫ ਮਈ ਤੋਂ ਸ਼ੁਕਰਵਾਰ ੨੯ ਮਈ ੨੦੧੫	ਹਾਫ਼ ਟਰਮ



ਬੱਚਿਆਂ ਨੂੰ ਛੱਡਣਾ

ਤੁਹਾਡੇ ਬੱਚਿਆਂ ਦੀ ਸੁਰਖਿਆ ਲਈ ਇਹ ਲਾਜ਼ਮੀ ਹੈ ਕਿ ਮਾਪੇ/ ਦੇਖਭਾਲ ਕਰਤਾ ਸਕੂਲ ਦੇ ਮੈਦਾਨ ਤੱਕ ਉਨ੍ਹਾਂ ਦੇ ਨਾਲ ਰਹਿਣ। ਕਿਰਪਾ ਕਰਕੇ ਉਦੋਂ ਤੱਕ ਬੱਚਿਆਂ ਦੇ ਨਾਲ ਰਹਿਣਾ ਜਦੋਂ ਤੱਕ ਕਿ ਸਟਾਫ਼ ਉਨ੍ਹਾਂ ਨੂੰ ਲੈਣ ਲਈ ਖੇਡ ਦੇ ਮੈਦਾਨ ਵਿਚ ਨਾ ਪਹੁੰਚ ਜਾਣ। ਕਿਰਪਾ ਕਰਕੇ ਬੱਚੇ ਨੂੰ ਪੈਦਲ ਲਾਂਘੇ ਵਾਲੇ ਗੇਟ ਉੱਤੇ ਨਾ ਛੱਡਣਾ।

ਸੰਪਰਕ ਅਤੇ ਸਿਰਨਾਵੇਂ ਵਿਚ ਤਬਦੀਲੀ

ਸਕੂਲ ਲਈ ਹਰ ਬੱਚੇ ਦੀ ਤਾਜ਼ਾ ਸੰਪਰਕ ਜਾਣਕਾਰੀ ਕਾਇਮ ਰਖਣੀ ਲਾਜ਼ਮੀ ਹੈ ਤਾਂ ਜੋ ਸੰਕਟ ਦੀ ਸਥਿਤੀ ਵਿਚ ਲੋੜ ਪੈਣ ਤੇ ਸੰਪਰਕ ਕੀਤਾ ਜਾ ਸਕੇ। ਜੇਕਰ ਤੁਹਾਡੇ ਸਿਰਨਾਵੇਂ ਜਾਂ ਸੰਪਰਕ ਵਿਸਥਾਰ ਵਿਚ ਕੋਈ ਤਬਦੀਲੀ ਆਈ ਹੈ ਤਾਂ ਕਿਰਪਾ ਕਰਕੇ ਸਕੂਲ ਦਫ਼ਤਰ ਨੂੰ ਝੱਟ ਹੀ ਸੂਚਿਤ ਕਰੋ ਜੀ। ਇਹ ਲਾਜ਼ਮੀ ਹੈ ਕਿ ਆਪ ਜੀ ਸਕੂਲ ਦਫ਼ਤਰ ਨੂੰ ਸਿਰਨਾਵੇਂ ਜਾਂ ਸੰਪਰਕ ਵਿਸਥਾਰ ਵਿਚ ਆਈ ਤਬਦੀਲੀ ਬਾਰੇ ਰਿਕਾਰਡ ਸਹੀ ਰਖਣ ਹਿੱਤ ਸੂਚਿਤ ਕਰੋ ਜੀ। ਕਿਸੇ ਵੀ ਤਬਦੀਲੀ ਜਾਂ ਵਾਧੇ ਬਾਰੇ ਸਕੂਲ ਨੂੰ ਸੰਪਰਕ ਕਰਕੇ ਸੂਚਿਤ ਕਰਨਾ ਮਾਪਿਆਂ ਦੀ ਜ਼ਿੰਮੇਵਾਰੀ ਹੈ।



ਸਕੂਲ ਦੇ ਭੋਜਨ ਦਾ ਮੀਨੂੰ

ਹੈਰੀਸਨ ਨੇ ਸਕੂਲ ਦੇ ਭੋਜਨ ਵਿਚ ਤਬਦੀਲੀ ਕੀਤੀ ਹੈ। ਨਵਾਂ ਮੀਨੂੰ ਆਪ ਜੀ ਹੈਰੀਸਨ ਦੇ ਧਨ ਦੇ ਬਕਸੇ ਲਾਗਿਓਂ ਵੇਖ ਸਕਦੇ ਹੋ ਜਾਂ ਫਿਰ ਸਕੂਲ ਦੀ ਵੈਬਸਾਈਟ ਤੇ ਵੀ ਵੇਖ ਸਕਦੇ ਹੋ। ਜਾਣਕਾਰੀ ਵਾਲੇ ਚੈਕ ਤੋਂ ਵੀ ਆਪ ਜੀ ਇਸਦੀ ਇਕ ਕਾਪੀ ਲੈ ਸਕਦੇ ਹੋ। ਕਿਰਪਾ ਕਰਕੇ ਨੋਟ ਕਰਨਾ ਕਿ ਅਸੀਂ ਇਸ ਹਫ਼ਤੇ ੩ਜੇ ਹਫ਼ਤੇ ਵਿਚ ਹਾਂ।

ਹਾਜ਼ਰੀ

੨੭/੦੩/੧੫ ਨੂੰ ਸਮਾਪਤ ਹੋਏ ਹਫ਼ਤੇ ਬਿਹਤਰੀਨ ਹਾਜ਼ਰੀ ਲਈ ਗੁਰੂ ਅਰਜਨ ਦੇਵ ਜੀ ਜਮਾਤ ਨੂੰ ਸ਼ਾਬਾਸ਼ ਹੋ।



ਸੁਨਿਹਰੀ ਅਸੂਲ

ਇਸ ਹਫ਼ਤੇ ਦਾ ਸੁਨਿਹਰੀ ਅਸੂਲ ਕਿਰਤ ਕਰਨੀ ਹੈ। ਬੱਚੇ ਜਿਨ੍ਹਾਂ ਨੂੰ ੨੭/੦੩/੨੦੧੫ ਨੂੰ ਸਮਾਪਤ ਹੋਏ ਹਫ਼ਤੇ ਨਾਮ ਜਪਣਾ ਲਈ ਸਤਿਕਾਰਤ ਕੀਤਾ ਜਾਂਦਾ ਹੈ:

ਪੰਜਵੀਂ ਜਮਾਤ:

ਗੁਰੂ ਹਰਕ੍ਰਿਸ਼ਨ ਸਾਹਿਬ ਜੀ - ਬਣਨਦੀਪ
ਗੁਰੂ ਹਰਚਾਏ ਸਾਹਿਬ ਜੀ - ਦੀਆ

ਚੌਥੀ ਜਮਾਤ:

ਗੁਰੂ ਹਰਗੋਬਿੰਦ ਸਾਹਿਬ ਜੀ - ਹਰਵੀਨ
ਗੁਰੂ ਅਰਜਨ ਦੇਵ ਜੀ - ਸੁਨਵੀਨ

ਤੀਜੀ ਜਮਾਤ:

ਗੁਰੂ ਰਾਮਦਾਸ ਜੀ - ਰੂਪ
ਗੁਰੂ ਅਮਰਦਾਸ ਜੀ - ਅਮਨਦੀਪ

ਦੂਜੀ ਜਮਾਤ:

ਗੁਰੂ ਨਾਨਕ ਦੇਵ ਜੀ - ਜੋਸ਼
ਗੁਰੂ ਅੰਗਦ ਦੇਵ ਜੀ - ਇਸਦੀਪ

ਪਹਿਲੀ ਜਮਾਤ:

ਸ਼ਾਹਿਬਜ਼ਾਦਾ ਅਜੀਤ ਸਿੰਘ ਜੀ - ਗਿਆਨ
ਸ਼ਾਹਿਬਜ਼ਾਦਾ ਜੁਝਾਰ ਸਿੰਘ ਜੀ - ਮਹਿਕਪ੍ਰੀਤ

ਰਿਸੈਪਸ਼ਨ

ਸ਼ਾਹਿਬਜ਼ਾਦਾ ਫ਼ਤਿਹ ਸਿੰਘ ਜੀ ਜਮਾਤ - ਹਰਸ਼ਵੀਨ
ਸ਼ਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਜਮਾਤ - ਉਰਮੀਤ

